

## ਪਤੇ ਦੇ ਖੁਲਾਸੇ ਦੀ ਬੇਨਤੀ

### Address Disclosure Request

(RCW 26.23.120 ਅਤੇ WAC 388-14A-2107)

ਹਿਦਾਇਤਾਂ

ਇਹ ਫਾਰਮ ਭਰੋ ਅਤੇ ਇਸ ਨੂੰ ਪੰਨਾ 2 'ਤੇ ਦਿੱਤੇ ਗਏ ਪਤੇ 'ਤੇ ਡਿਵੀਜ਼ਨ ਆਫ਼ ਚਾਈਲਡ ਸਪੋਰਟ (DCS) ਨੂੰ ਵਾਪਸ ਕਰੋ।

1. ਜੇ ਤੁਸੀਂ ਇਹ ਫਾਰਮ ਡਾਕ ਜਾਂ ਫੈਕਸ ਰਾਹੀਂ DCS ਨੂੰ ਭੇਜਦੇ ਹੋ, ਤਾਂ ਤੁਹਾਨੂੰ ਨੋਟਰੀ ਤੋਂ ਇਸਦੀ ਪੁਸ਼ਟੀ ਜ਼ਰੂਰ ਕਰਾਉਣੀ ਚਾਹੀਦੀ ਹੈ।
2. ਜੇ ਤੁਸੀਂ DCS ਨੂੰ ਇਹ ਫਾਰਮ ਨਿਜੀ ਤੌਰ 'ਤੇ ਦਿੰਦੇ ਹੋ, ਤਾਂ ਤੁਹਾਨੂੰ ਨੋਟਰੀ ਤੋਂ ਇਸਦੀ ਪੁਸ਼ਟੀ ਨਹੀਂ ਕਰਾਉਣੀ ਪੈਣੀ। DCS ਨੂੰ ਤੁਹਾਨੂੰ ਪਛਾਣ ਮੁਹੱਈਆ ਕਰਨੀ ਪਏਗੀ, ਜਿਸ ਤੋਂ ਸਾਬਿਤ ਹੋਵੇ ਕਿ ਤੁਸੀਂ ਹੀ ਉਹ ਸ਼ਖ਼ਸ ਹੋ, ਜਿਸਨੇ ਫਾਰਮ 'ਤੇ ਦਸਤਖ਼ਤ ਕੀਤੇ ਹਨ।
3. ਜੇ ਇਸ ਫਾਰਮ 'ਤੇ ਤੁਹਾਡੇ ਅਟਾਰਨੀ ਨੇ ਦਸਤਖ਼ਤ ਕੀਤੇ ਹਨ ਅਤੇ ਇਸ ਨੂੰ ਡਾਕ ਜਾਂ ਫੈਕਸ ਰਾਹੀਂ DCS ਨੂੰ ਭੇਜਿਆ ਹੈ, ਤਾਂ ਤੁਹਾਡੇ ਅਟਾਰਨੀ ਨੂੰ ਨੋਟਰੀ ਤੋਂ ਇਸਦੀ ਪੁਸ਼ਟੀ ਨਹੀਂ ਕਰਾਉਣੀ ਪੈਣੀ।

ਹੇਠਾਂ ਦਿੱਤੇ ਉਹਨਾਂ ਖ਼ਾਨਿਆਂ 'ਤੇ ਨਿਸ਼ਾਨ ਲਾਓ, ਜੋ ਤੁਹਾਡੀ ਬੇਨਤੀ 'ਤੇ ਲਾਗੂ ਹੁੰਦੇ ਹਨ। ਆਪਣੇ ਦਸਤਖ਼ਤ ਛੱਡਕੇ, ਸਾਰੇ ਜਵਾਬ ਲਿਖੋ। ਸਿਰਫ਼ ਨੀਲੀ ਜਾਂ ਕਾਲੀ ਸਿਆਹੀ ਦੀ ਵਰਤੋਂ ਕਰੋ।

### ਬੇਨਤੀ

1.  ਆਪਣੇ ਬੱਚੇ ਦੇ ਬਾਲ ਸਹਾਇਤਾ ਆਦੇਸ਼ ਲਈ, ਮੈਂ ਦੂਜੀ ਧਿਰ (ਨਾਂ ਹੇਠਾਂ ਦਿੱਤਾ ਗਿਆ ਹੈ) ਦੇ ਪਿਛਲੇ ਗਿਆਤ ਪਤੇ ਲਈ ਬੇਨਤੀ ਕੀਤੀ ਹੈ। ਮੈਨੂੰ ਇਸ ਜਾਣਕਾਰੀ ਦੀ ਅਦਾਲਤ ਵਿਚ ਸਹਾਇਤਾ ਆਦੇਸ਼ ਤਿਆਰ ਕਰਨ, ਲਾਗੂ ਕਰਨ ਜਾਂ ਸੁਧਾਰ ਕਰਨ ਲਈ ਲੋੜ ਹੈ।
2.  ਆਪਣੇ ਬੱਚੇ ਦੇ ਸਹਾਇਤਾ ਆਦੇਸ਼ ਲਈ, ਮੈਂ ਦੂਜੀ ਧਿਰ (ਨਾਂ ਹੇਠਾਂ ਦਿੱਤਾ ਗਿਆ ਹੈ) ਲਈ ਪਿਛਲੇ ਗਿਆਤ ਨੌਕਰੀਦਾਤਾ ਦੇ ਪਤੇ ਲਈ ਬੇਨਤੀ ਕੀਤੀ ਹੈ। ਮੈਨੂੰ ਇਸ ਜਾਣਕਾਰੀ ਦੀ ਅਦਾਲਤ ਵਿਚ ਸਹਾਇਤਾ ਆਦੇਸ਼ ਤਿਆਰ ਕਰਨ, ਲਾਗੂ ਕਰਨ ਜਾਂ ਸੁਧਾਰ ਕਰਨ ਲਈ ਲੋੜ ਹੈ।
3.  ਆਪਣੇ ਅਦਾਲਤੀ ਆਦੇਸ਼ ਦੇ ਮੁਲਾਕਾਤ ਕਰਨ ਦੇ ਹੱਕ, ਸਰਪ੍ਰਸਤੀ ਜਾਂ ਬੱਚਿਆਂ ਨਾਲ ਘਰ ਵਿਚ ਸਮਾਂ ਬਿਤਾਉਣ ਦੇ ਪ੍ਰਬੰਧ ਲਾਗੂ ਕਰਾਉਣ ਲਈ ਮੈਂ ਹੇਠਾਂ ਦਿੱਤੇ ਬੱਚਿਆਂ ਦੇ ਪਿਛਲੇ ਗਿਆਤ ਪਤੇ ਲਈ ਬੇਨਤੀ ਕੀਤੀ ਹੈ। ਮੁਲਾਕਾਤ ਕਰਨ, ਸਰਪ੍ਰਸਤੀ ਜਾਂ ਬੱਚਿਆਂ ਨਾਲ ਘਰ ਵਿਚ ਸਮਾਂ ਬਿਤਾਉਣ ਦੇ ਮੇਰੇ ਹੱਕਾਂ 'ਤੇ ਪਾਬੰਦੀ ਲਾਉਣ ਵਾਲਾ ਕੋਈ ਅਦਾਲਤੀ ਆਦੇਸ਼ ਨਹੀਂ ਹੈ।
  - a.  ਮੈਂ ਸਭ ਤੋਂ ਹਾਲੀਆ ਅਦਾਲਤੀ ਆਦੇਸ਼ ਦੀ ਕਾਪੀ DCS ਨੂੰ ਪਹਿਲਾਂ ਹੀ ਦੇ ਦਿੱਤੀ ਹੈ। ਇਹ ਆਦੇਸ਼ ਮੁਲਾਕਾਤ ਕਰਨ, ਸਰਪ੍ਰਸਤੀ ਜਾਂ ਬੱਚਿਆਂ ਨਾਲ ਘਰ ਵਿਚ ਸਮਾਂ ਬਿਤਾਉਣ ਦੇ ਮੇਰੇ ਹੱਕ ਦਿੰਦਾ ਹੈ। ਇਹ ਆਦੇਸ਼ ਦਾਖ਼ਲ ਹੋਣ ਤੋਂ ਬਾਅਦ ਮੇਰੇ ਹੱਕ ਨਹੀਂ ਬਦਲੇ।
  - b.  ਮੈਂ ਸਭ ਤੋਂ ਹਾਲੀਆ ਅਦਾਲਤੀ ਆਦੇਸ਼ ਦੀ ਕਾਪੀ ਨਾਲ ਨੱਥੀ ਕੀਤੀ ਹੈ। ਇਹ ਆਦੇਸ਼ ਮੁਲਾਕਾਤ ਕਰਨ, ਸਰਪ੍ਰਸਤੀ ਜਾਂ ਬੱਚਿਆਂ ਨਾਲ ਘਰ ਵਿਚ ਸਮਾਂ ਬਿਤਾਉਣ ਦੇ ਮੇਰੇ ਹੱਕ ਦਿੰਦਾ ਹੈ। ਇਹ ਆਦੇਸ਼ ਦਾਖ਼ਲ ਹੋਣ ਤੋਂ ਬਾਅਦ ਮੇਰੇ ਹੱਕ ਨਹੀਂ ਬਦਲੇ।
4.  ਆਪਣੇ ਬੱਚੇ ਦੇ ਸਹਾਇਤਾ ਆਦੇਸ਼ ਲਈ, ਮੈਂ ਦੂਜੀ ਧਿਰ (ਨਾਂ ਹੇਠਾਂ ਦਿੱਤਾ ਗਿਆ ਹੈ) ਦੇ ਪਿਛਲੇ ਗਿਆਤ ਪਤੇ ਲਈ ਬੇਨਤੀ ਕੀਤੀ ਹੈ। ਹੇਠਾਂ ਦਿੱਤੇ ਬੱਚਿਆਂ ਲਈ ਪਰਵਰਿਸ਼ ਦਾ ਪਲਾਨ ਤਿਆਰ ਕਰਨ ਲਈ ਮੈਨੂੰ ਇਸ ਜਾਣਕਾਰੀ ਦੀ ਲੋੜ ਹੈ।

ਮੇਰਾ ਪੂਰਾ ਨਾਂ

ਮੇਰਾ PO ਬਾਕਸ ਜਾਂ ਸੜਕ ਦਾ ਪਤਾ

ਮੇਰਾ ਸਮਾਜਕ ਸੁਰੱਖਿਆ ਨੰਬਰ

ਮੇਰਾ ਸ਼ਹਿਰ

ਸਟੇਟ

ਜ਼ਿਪ ਕੋਡ

ਮੇਰੇ ਸਹਾਇਤਾ ਆਦੇਸ਼ ਲਈ ਦੂਜੀ ਧਿਰ ਦਾ ਪੂਰਾ ਨਾਂ/ ਬੱਚਿਆਂ ਦਾ ਸਰਪ੍ਰਸਤ

( )  
ਮੇਰਾ ਟੈਲੀਫੋਨ ਨੰਬਰ (ਏਰੀਆ ਕੋਡ ਸ਼ਾਮਿਲ ਕਰੋ)

ਬੱਚੇ ਦਾ ਨਾਂ

ਬੱਚੇ ਦਾ ਨਾਂ

ਬੱਚੇ ਦਾ ਨਾਂ

ਬੱਚੇ ਦਾ ਨਾਂ

ਬੱਚੇ ਦਾ ਨਾਂ

ਬੱਚੇ ਦਾ ਨਾਂ

ਦਸਤਖਤ

ਮੈਂ ਸਮਝਦਾ/ਸਮਝਦੀ ਹਾਂ ਕਿ ਜਿਸ ਲਈ ਮੈਂ ਬੇਨਤੀ ਕੀਤੀ ਹੈ, ਵਾਸਤੇ ਲੋੜੀਂਦੇ ਅਨੁਸਾਰ ਕਾਨੂੰਨੀ ਕਾਰਵਾਈ ਨੂੰ ਛੱਡਕੇ ਵਾਸ਼ਿੰਗਟਨ ਸਟੇਟ ਦਾ ਕਾਨੂੰਨ, ਮੈਨੂੰ ਪੰਨਾ 1 'ਤੇ ਬੇਨਤੀ ਕੀਤੀ ਗਈ ਜਾਣਕਾਰੀ ਦੇਣ ਦੀ ਆਗਿਆ ਨਹੀਂ ਦਿੰਦਾ।

ਤਾਰੀਖ

ਮੇਰੇ ਦਸਤਖਤ ਜਾਂ ਮੇਰੇ ਅਟਾਰਨੀ ਦੇ ਦਸਤਖਤ

ਨੋਟਰੀ ਤੋਂ ਪੁਸ਼ਟੀ ਕਰਾਉਣੀ

ਦੀ ਸਟੇਟ

ਦੀ ਕਾਉਂਟੀ

ਮੇਰੇ ਸਾਹਮਣੇ \_\_\_\_\_ ਵਲੋਂ \_\_\_\_\_ ਨੂੰ ਦਸਤਖਤ ਕੀਤੇ ਗਏ ਹਨ ਜਾਂ ਪੁਸ਼ਟੀ ਕੀਤੀ ਗਈ ਹੈ।

ਦਸਤਖਤ

ਟਾਈਟਲ

ਮੇਰੀ ਮੁਲਾਕਾਤ ਦਾ ਸਮਾਂ ਖ਼ਤਮ ਹੋ ਰਿਹਾ ਹੈ \_\_\_\_\_

ਭਰਿਆ ਹੋਇਆ ਫ਼ਾਰਮ ਡਾਕ ਰਾਹੀਂ ਇੱਥੇ ਭੇਜੋ:

DIVISION OF CHILD SUPPORT  
PO BOX 11520  
TACOMA WA 98411-5520

ਓਲੰਪੀਆ ਦੇ ਅੰਦਰ ਕਾਲਿੰਗ ਏਰੀਆ (360) 664-5000

ਓਲੰਪੀਆ ਤੋਂ ਬਾਹਰ ਕਾਲਿੰਗ ਏਰੀਆ (800) 457-6202

ਫ਼ੈਕਸ: 866-668-9518

ਬੋਲਣ ਜਾਂ ਘੱਟ ਸੁਣਨ ਵਾਲੇ ਲੋਕਾਂ ਲਈ TTY/TDD ਸੇਵਾਵਾਂ ਉਪਲਬਧ ਹਨ।

ਸਾਡੀ ਵੈਬਸਾਈਟ 'ਤੇ ਜਾਓ: [www.dshs.wa.gov/esa/division-child-support](http://www.dshs.wa.gov/esa/division-child-support)

ਜਵਾਬ ਵਿੱਚ, ਕੇਸ ਨੰਬਰਾਂ ਦਾ ਹਵਾਲਾ ਦਿਓ:

ਰੋਜ਼ਗਾਰ, ਸੇਵਾਵਾਂ ਜਾਂ ਪ੍ਰੋਗਰਾਮ ਦੀਆਂ ਸਰਗਰਮੀਆਂ ਦੇ ਕਿਸੇ ਵੀ ਪੱਖ ਵਿੱਚ ਨਸਲ, ਰੰਗ, ਰਾਸ਼ਟਰੀ ਮੂਲ, ਧਰਮ-ਸਿਧਾਂਤ, ਧਰਮ, ਲਿੰਗ, ਉਮਰ ਜਾਂ ਅਸਮਰੱਥਾ ਦੇ ਅਧਾਰ 'ਤੇ ਕਿਸੇ ਵੀ ਵਿਅਕਤੀ ਨਾਲ ਵਿਤਕਰਾ ਨਹੀਂ ਕੀਤਾ ਜਾਏਗਾ। ਬੇਨਤੀ ਕੀਤੇ ਜਾਣ 'ਤੇ ਇਹ ਫ਼ਾਰਮ ਬਦਲਵੇਂ ਰੂਪਾਂ ਵਿੱਚ ਉਪਲਬਧ ਹੈ।